



III nivå 4

🕒 grekiska / svenska

👤 Elena Manou

✍ Catherine Groenewald

✍ Violet Otiemo



Lov med farmor

Draakotégs Hué tñ Yrattyá

## Draakotégs Hué tñ Yrattyá / Lov med farmor

[berattleser.se](http://berattleser.se)

## Sagor för barn på svenska




Denna saga kommer från African Storybook (<http://berattleser.se/>) och visar berättelserna av sagor för barn på svenska (<https://berattleser.se/>). Den erbjuder sagor på många språk som talas i Sverige.

Översatt av: Elena Manou (el), Emma Zarpat (sv)

Illustrerad av: Catherine Groenewald

Skrivet av: Violet Otiemo

Detta verk är licensierat under en Creative Commons Erkännande 4.0 Internasjonal Licens.  
[https://creativecommons.org/licenses/by/4.0/deed\(sv\)](https://creativecommons.org/licenses/by/4.0/deed(sv))



Ο Οντόνγκο και η Απίυο ζούσαν στην πόλη με τον πατέρα τους. Περίμεναν ανυπόμονα τις διακοπές. Όχι μόνο επειδή το σχολείο ήταν κλειστό, αλλά επειδή θα πήγαιναν να επισκεφτούν τη γιαγιά τους. Αυτή ζούσε σε ένα ψαροχώρι κοντά σε μια μεγάλη λίμνη.

...


Odongo och Apiyo bodde i staden med sin pappa. De såg fram emot skollovet. Inte bara för att skolan var stängd då, utan för att de brukade åka och hälsa på farmor. Hon bodde i en fiskeby nära en stor sjö.

Odongo och Apijo var glada eftersom det var dag att  
 hälsas på farmor igen. Natten före packade de sina väskor  
 och gjorde sig i ordning för den långa resan till hemnes by.  
 De kunde inte sova och pratade om lovet hela natten.

...

Ovtövko kau ni Artuso kätav evlougratkvou ctevöjü kätav  
 wpa va zwokzftovu bin yotyrd touc ttöri. Tnu vüxta tppiv,  
 ztakpivü taztöri otso Xwprü tnc, Áev jutropoqav va  
 kohunqouv kau hizquqav öxin bin vüxta yta tolzloakortec.





Νωρίς το επόμενο πρωί, έφυγαν για το χωριό με το αυτοκίνητο του πατέρα τους. Οδηγούσαν μέσα από βουνά, άγρια ζώα και φυτείες τσαγιού. Μετρούσαν αυτοκίνητα και τραγουδούσαν τραγούδια.

...

Tidigt nästa morgon åkte de iväg till byn i pappas bil. De körde förbi berg, vilda djur och teodlingar. De räknade bilar och sjöng sånger.



Όταν ο Οντόνγκο και η Απίυο επέστρεψαν στο σχολείο, είπαν στους φίλους τους για τη ζωή στο χωριό. Μερικά παιδιά ένιωσαν ότι η ζωή στην πόλη ήταν καλή. Άλλα ένιωσαν ότι στο χωριό ήταν καλύτερα. Άλλα πάνω απ' όλα, όλοι συμφώνησαν ότι ο Οντόνγκο και η Απίυο είχαν μια καταπληκτική γιαγιά!

...

När Odongo och Apiyo började skolan igen berättade de för kompisarna om livet i byn. Några av barnen tyckte att livet i staden var bra. Andra barn tyckte att livet i byn var bättre. Men mest av allt var alla överens om att Odongo och Apiyo hade en fantastisk farmor!

Odongo och Apijo kramade henne hår och sa adjö.

...

elitava avtlo.



O Ovtövkyo karu ni Artluo hälj, tnv aykälvacaav qofixta karu


kohihüñkav.

Mettä attö älvo, ta traigötä litav koupaohzva karu

...

...





Ο πατέρας ξύπνησε τον Οντόνγκο και την Απίυο όταν  
έφτασαν στο χωριό. Βρήκαν την Νυαρ-Κανυάδα, τη γιαγιά  
τους, να ξεκουράζεται σε ένα χαλάκι κάτω από ένα  
δέντρο. Νυαρ-Κανυάδα στα Λούο, σημαίνει «κόρη των  
ανθρώπων της Κανυάδα». Ήταν μια δυνατή και όμορφη  
γυναίκα.

...

Pappa väckte Odongo och Apiyo när de kom fram till byn.  
De hittade Nyar-Kanyada, deras farmor, som vilade på en  
matta under ett träd. Nyar-Kanyada betyder "dotter till  
Kanyada-folket" på språket luo. Hon var en stark och  
vacker kvinna.



Όταν ήρθε ο πατέρας τους να τους πάρει, αυτοί δεν  
ήθελαν να φύγουν. Τα παιδιά παρακάλεσαν τη Νυαρ-  
Κανυάδα να πάει με αυτούς στην πόλη. Αυτή χαμογέλασε  
και είπε: «Εγώ είμαι τόσο ηλικιωμένη για την πόλη. Εγώ θα  
περιμένω εσάς να έρθετε στο χωριό μου πάλι».

...

När deras pappa kom för att hämta barnen ville de inte  
åka. Barnen bad Nyar-Kanyada att följa med dem hem till  
staden. Hon log och sa: "Jag är för gammal för staden. Jag  
väntar på er tills ni kommer tillbaka till min by igen."


och Apijo en tröja. Hon packade matasäck till dem för åka tillbaka till staden. Nyar-Kanyada gav Odongo en keps men alltför snart var lovett slutt och barnen var tvungna att resan.

Men alltför snart var lovett slutt och barnen var tvungna att åka tillbaka till staden. Nyar-Kanyada gav Odongo en keps och Apijo en tröja. Hon packade matasäck till dem för

...

...  
touköfep. Etolhäage fäyntrö yrta to tataföru touc. ebowe otov Ovtövkyo eva okokufo karu ötny Attiluo eva tippette va yplöövuu tlöw ötny tlöjan. H Nuap-Kavudaga

Ajzat tögo qüvtöjtä ol bökortëc tæzilwogav karu ta märofia Xöpëfze yüpaw attö to qöwhätö tpayoqölvatä jie Xapä. Ta H Nuap-Kavudaga töou utroqëxtake jieqaa töo örtöru karu touköfep. Etolhäage fäyntrö yrta to tataföru touc.  
Nyär-Kanyada vällkomnade dem in i huset och dansade »Néj, min forest!« sa Apijo.  
sig frän staden. »Oppna min present forest!« sa Odongo.  
glada över att konna ge henne de presenter de hade med  
runt i rummet, sjungandes av glädje. Hennes barnbarn var  
Nyär-Kanyada vällkomnade dem in i huset och dansade  
...  
Attluo.






Αφού άνοιξε τα δώρα, η Νυαρ-Κανυάδα ευλόγησε τα εγγόνια της με ένα παραδοσιακό τρόπο.

...

Efter att hon hade öppnat presenterna välsignade Nyar-Kanyada sina barnbarn på ett traditionellt sätt.



Στο τέλος της μέρας ήπιαν τσάι μασάλα μαζί. Βοήθησαν τη γιαγιά να μετρήσει τα χρήματα που κέρδισε.

...


Mot slutet av dagen drack de chai te tillsammans. De hjälpte farmor att räkna pengarna som hon hade tjänat.

köpte.

En annan dag tog Nyar-Kanyada med barnen till marknaden. Hon hade ett ständ där hon sålde grönnsaker, socker och tvål. Apijo tyckte om att sätta priset på saker till kunderna. Och sedan gick Odongo och Apijo ut. De jagade fjärilar och fäglar.

...

Mita dzän hüpä, ta tñatqötä tñiyavä tñavä ayopä hze tñ Nupakavudqä. Elex evä tñäkyko va tñouäderä xaxavukä, läxapñ kavudqä. Tñiv Atñuo ñpœo va tñezo tñouäderä tñav katuñ tñav tñpötövtwv. O vtnovkyko ñta oukvezdžei tñv metä o vtnovkyko karo n artluo fyñkavä dzä. Kuñyoudzavä tñtazouqec karo tñouäderä. . .





Σκαρφάλωσαν δέντρα και βούτηξαν στο νερό της λίμνης.

...

De klättrade i träd och plaskade i vattnet i sjön.



Ένα πρωί, ο Οντόνγκο πήγε τις αγελάδες της γιαγιάς του να βοσκήσουν. Οι αγελάδες έτρεξαν στο χωράφι του γείτονα. Ο γείτονας θύμωσε με τον Οντόνγκο. Αυτός απείλησε να κρατήσει τις αγελάδες επειδή έφαγαν την σοδειά του. Μετά από εκείνη τη μέρα, το αγόρι ήταν σίγουρο ότι οι αγελάδες δεν θα δημιουργούσαν πρόβλημα ξανά.


...

En morgon tog Odongo ut sin farmors kor på bete. Korna sprang in på grannens gård. Grannen blev arg på Odongo. Grinnen hotade med att behålla korna för att de hade betat på hans gård. Efter den dagen var pojken noga med att korna inte ställde till problem igen.

När det blev mörkt återvändde de till huset för att åta middag. De borgade somna innan de ens hade åtit upp.

...

Όταν κοτεινούσε τρέπτεψή του στην γάτα που ήταν μεταξύ των πόδων της, η γάτα πέταξε την γατούλα στην πλάτη της.




11

Nyar-kanyada lärde sina barnbarn att göra grötten ugali och åta den tillsammans med stuvning. Hon visade dem hur man lagar kokosris för att åta med ugnsbakkad fisk.

...

H Nyap-kavuakka glicazzetata cayyovata tanc vaftraxyouv zvaphpu Xuxio Ouykadiu vaftraxyouv jiz otrophado. Touc ezelz tuluç vaftraxyouv pulu kapufogac vaftraxyouv jizlue flintro flapti.



14



Την επόμενη μέρα, ο πατέρας των παιδιών οδήγησε πίσω στην πόλη αφήνοντας αυτούς με τη Νυαρ-Κανυάδα.

...

Nästa dag åkte barnens pappa tillbaka till staden och lämnade dem hos Nyar-Kanyada.



Ο Οντόνγκο και η Απίυο βοήθησαν τη γιαγιά τους με τις δουλειές του σπιτιού. Έφεραν νερό και καυσόξυλα. Μάζεψαν αυγά από τα κοτόπουλα και έβγαλαν πράσινα από τον κήπο.

...

Odongo och Apiyo hjälpte sin farmor med hushållssysslorna. De hämtade vatten och ved. De samlade in ägg från hönorna och plockade grönsaker i trädgården.